

ਤੁਰੰਤ ਰਿਲੀਜ਼ ਲਈ

ਸਿਟੀ ਨੇ ਡਿਕਸੀ 407 ਸਪੋਰਟਸ ਪਾਰਕ ਦਾ ਨਾਮ ਬਦਲ ਕੇ ਇਮੈਂਸੀਪੇਸ਼ਨ ਪਾਰਕ ਰੱਖਿਆ ਅਤੇ ਅਗਸਤ ਨੂੰ ਬ੍ਰੈਂਪਟਨ ਵਿੱਚ ਇਮੈਂਸੀਪੇਸ਼ਨ ਮੰਥ ਵਜੋਂ ਮਨਾਉਣ ਦਾ ਐਲਾਨ ਕੀਤਾ

ਬ੍ਰੈਂਪਟਨ, ਓਨਟਾਰੀਓ (1 ਅਗਸਤ, 2020) – 8 ਜੁਲਾਈ ਨੂੰ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਦਾਸ-ਪ੍ਰਥਾ ਦੇ ਅੰਤ ਦੇ ਸਨਮਾਨ ਵਿੱਚ, ਡਿਕਸੀ 407 ਸਪੋਰਟਸ ਪਾਰਕ (Dixie 407 Sports Park) ਦਾ ਨਾਮ ਬਦਲ ਕੇ ਇਮੈਂਸੀਪੇਸ਼ਨ ਪਾਰਕ (Emancipation Park) ਰੱਖਣ ਦਾ ਪ੍ਰਸਤਾਵ, ਸਰਬਸੰਮਤੀ ਨਾਲ ਪਾਸ ਕੀਤਾ ਸੀ। ਪ੍ਰਸਤਾਵ ਦਾ ਸੁਝਾਅ, ਸਿਟੀ ਕਾਉਂਸਲਰ ਸ਼ਾਰਮੇਨ ਵਿਲੀਅਮਸ (Charmaine Williams) ਵੱਲੋਂ ਦਿੱਤਾ ਗਿਆ ਸੀ ਅਤੇ ਕਾਉਂਸਿਲ ਦੇ ਸਾਰੇ ਮੈਂਬਰਾਂ ਨੇ ਇਸਦੀ ਹਿਮਾਇਤ ਕੀਤੀ ਸੀ। ਇਸ ਸਾਲ, 1 ਅਗਸਤ ਨੂੰ ਇਮੈਂਸੀਪੇਸ਼ਨ ਡੇ (Emancipation Day) ਵਜੋਂ ਅਤੇ ਅਗਸਤ ਨੂੰ ਬ੍ਰੈਂਪਟਨ ਵਿੱਚ ਇਮੈਂਸੀਪੇਸ਼ਨ ਮੰਥ (Emancipation Month in Brampton) ਵਜੋਂ ਐਲਾਨਿਆ ਗਿਆ ਹੈ।

ਇਮੈਂਸੀਪੇਸ਼ਨ ਪਾਰਕ

ਡਿਕਸੀ 407 ਸਪੋਰਟਸ ਪਾਰਕ ਦਾ ਨਾਮ ਬਦਲ ਕੇ, ਇਮੈਂਸੀਪੇਸ਼ਨ ਪਾਰਕ ਰੱਖ ਦਿੱਤਾ ਗਿਆ ਹੈ। ਵਾਰਡ 7 ਵਿੱਚ, ਹਾਈਵੇ 407 (Highway 407) ਦੇ ਦੱਖਣ ਵਿੱਚ ਸਥਿਤ, ਇਸ ਪਾਰਕ ਦੀ ਉਸਾਰੀ 2004 ਵਿੱਚ ਹੋਈ ਸੀ ਅਤੇ ਇਸ ਵਿੱਚ ਛੋਟੀਆਂ ਅਤੇ ਵੱਡੀਆਂ ਸੈਂਕੜੇ ਪਿੱਚਾਂ ਅਤੇ ਕ੍ਰਿਕੇਟ ਗ੍ਰਾਊਂਡ ਸ਼ਾਮਲ ਹਨ।

ਮੇਅਰ ਪੈਟਰਿਕ ਬ੍ਰਾਊਨ ਅਤੇ ਕਾਉਂਸਲਰ, ਅਗਸਤ ਵਿੱਚ ਨਵੇਂ ਪਾਰਕ ਦੇ ਸਾਈਨ ਬੋਰਡ ਦਾ ਪਰਦਾ ਚੁੱਕਣਗੇ।

ਇਮੈਂਸੀਪੇਸ਼ਨ ਮੰਥ

1 ਅਗਸਤ, ਇਮੈਂਸੀਪੇਸ਼ਨ ਡੇ ਹੈ ਅਤੇ ਅਗਸਤ, ਬ੍ਰੈਂਪਟਨ ਵਿੱਚ ਇਮੈਂਸੀਪੇਸ਼ਨ ਮੰਥ ਹੈ। ਸਿਟੀ ਆਫ ਬ੍ਰੈਂਪਟਨ, ਅਗਸਤ ਦੇ ਪੂਰੇ ਮਹੀਨੇ ਦੇ ਦੌਰਾਨ, ਕਾਰਜਕਰਮਾਂ ਦੇ ਨਾਲ ਬ੍ਰੈਂਪਟਨ ਦੀ ਵੰਨ-ਸੁਵੰਨਤਾ ਦਾ ਜਸ਼ਨ ਮਨਾਉਣ ਅਤੇ ਇਸ ਮਹੱਤਵਪੂਰਣ ਦਿਨ ਦਾ ਸਨਮਾਨ ਕਰਨ ਲਈ ਵਚਨਬੱਧ ਹੈ। ਕੋਵਿਡ-19 (COVID-19) ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਲਈ, ਸਾਰੇ ਕਾਰਜਕਰਮ, ਔਨਲਾਈਨ ਆਯੋਜਿਤ ਕੀਤੇ ਜਾਣਗੇ। ਕਾਰਜਕਰਮਾਂ ਦੀ ਪੂਰੀ ਸੂਚੀ ਲਈ, www.brampton.ca ਤੇ ਜਾਓ।

ਇਮੈਂਸੀਪੇਸ਼ਨ ਡੇ ਲਈ 1 ਅਗਸਤ ਨੂੰ, ਜਮੈਕਨ ਇੰਡੀਪੈਂਡੈਂਸ ਡੇ (Jamaican Independence Day) ਲਈ 6 ਅਗਸਤ ਨੂੰ, ਡੋਮਿਨੀਕਨ ਰਿਪਬਲਿਕ ਰੀਸਟੋਰੇਸ਼ਨ ਡੇ (Dominican Republic Restoration Day) ਲਈ 22 ਅਗਸਤ ਨੂੰ ਅਤੇ ਟ੍ਰਿਨਿਡੈਡ ਐਂਡ ਟੋਬੈਗੋ ਇੰਡੀਪੈਂਡੈਂਸ ਡੇ (Trinidad and Tobago Independence Day) ਲਈ 31 ਅਗਸਤ ਨੂੰ, ਆਭਾਸੀ (ਵਰਚੁਅਲ) ਤੌਰ ਤੇ ਝੰਡਾ ਲਹਿਰਾਇਆ ਜਾਵੇਗਾ। ਝੰਡਾ ਲਹਿਰਾਉਣ ਦੀਆਂ ਸਾਰੀਆਂ ਰਸਮਾਂ ਔਨਲਾਈਨ, [ਇੱਥੇ \(here\)](#) ਉਪਲਬਧ ਹੋਣਗੀਆਂ।

ਬ੍ਰੈਂਪਟਨ ਦੀ ਬਲੈਕ ਅਫਰੀਕੀ ਅਤੇ ਕੈਰੇਬੀਅਨ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸ਼ਕਤੀਕਰਨ ਅਤੇ ਐਂਟੀ-ਬਲੈਕ ਨਸਲਵਾਦ ਇਕਾਈ

10 ਜੂਨ, 2020 ਨੂੰ, ਸਿਟੀ ਕਾਉਂਸਿਲ ਨੇ ਬਲੈਕ ਅਫਰੀਕੀ ਅਤੇ ਕੈਰੇਬੀਅਨ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸ਼ਕਤੀਕਰਨ ਅਤੇ ਐਂਟੀ-ਬਲੈਕ ਨਸਲਵਾਦ ਇਕਾਈ ਲਈ ਮਨਜ਼ੂਰੀ ਦਿੱਤੀ ਸੀ। ਸੀਨੀਅਰ ਸਲਾਹਕਾਰ (ਸੀਨੀਅਰ ਐਡਵਾਈਜਰ), ਗਵਿਨੇਥ ਚੈਪਮੈਨ (Gwyneth Chapman) ਦੀ ਅਗਵਾਈ ਵਿੱਚ, ਇਕਾਈ ਯੂਨਿਟ, ਇਕਾਈ ਦੀ ਸਥਾਪਨਾ ਵਿੱਚ ਸਹਿਯੋਗ ਕਰੇਗੀ ਅਤੇ ਇਸ ਵਿੱਚ ਮੁੱਖ ਭੂਮਿਕਾ ਨਿਭਾਵੇਗੀ। ਨਾਲ ਹੀ ਇਹ ਬ੍ਰੈਂਪਟਨ ਵਿੱਚ ਪ੍ਰਣਾਲੀਗਤ ਐਂਟੀ-ਬਲੈਕ ਨਸਲਵਾਦ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕਾਰਜ ਯੋਜਨਾ ਵੀ ਵਿਕਸਿਤ ਕਰੇਗੀ। ਲੋਕਲ ਭਾਈਚਾਰਕ ਸਟੇਕਹੋਲਡਰਾਂ ਵੱਲੋਂ

ਨਿਰਦੇਸ਼ਿਤ, ਇਸ ਇਕਾਈ ਦਾ ਕੰਮ, ਬ੍ਰੈਂਪਟਨ ਦੇ ਬਲੈਕ ਭਾਈਚਾਰੇ ਦੀ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਤੇ ਕੇਂਦਰਿਤ ਹੋਵੇਗਾ।

ਸਿਟੀ ਵੱਲੋਂ ਐਂਟੀ-ਬਲੈਕ ਨਸਲਵਾਦ ਇਕਾਈ ਵਿਕਸਿਤ ਕਰਨ ਬਾਰੇ ਹੋਰ ਜਾਣਨ ਲਈ ਜਾਂ ਇਸ ਵਿੱਚ ਸ਼ਾਮਲ ਹੋਣ ਵਾਸਤੇ ਆਪਣੀ ਦਿਲਚਸਪੀ ਪ੍ਰਗਟ ਕਰਨ ਲਈ, ਕਿਰਪਾ ਕਰਕੇ ਸਿਟੀ ਨੂੰ AntiBlackRacismUnit@brampton.ca ਤੇ ਸੰਪਰਕ ਕਰੋ।

ਹਵਾਲੇ

“ਪੂਰੀ ਦੁਨੀਆ ਵਿੱਚ, ਅਸੀਂ ਸਮੇਂ ਸਿਰ, ਇਤਿਹਾਸਕ ਪਲ ਦੇਖ ਰਹੇ ਹਾਂ। ਸਾਰੇ ਪਿਛੇਕੜਾਂ ਦੇ ਲੋਕ, ਪ੍ਰਣਾਲੀਗਤ ਐਂਟੀ-ਬਲੈਕ ਨਸਲਵਾਦ ਦਾ ਮੁਕਾਬਲਾ ਕਰਨ ਲਈ ਸਮੂਹਿਕ ਤੌਰ ਤੇ ਇਕੱਠੇ ਆ ਰਹੇ ਹਨ। ਇੱਥੇ ਬ੍ਰੈਂਪਟਨ ਵਿੱਚ, ਇਮੈਂਸੀਪੇਸ਼ਨ ਮੰਥ ਦਾ ਸਨਮਾਨ ਕਰਨਾ ਅਤੇ ਸਿਟੀ ਦੇ ਪਾਰਕ ਨੂੰ ਇਮੈਂਸੀਪੇਸ਼ਨ ਪਾਰਕ ਦਾ ਨਾਮ ਦੇਣਾ, ਸਾਡੇ ਲਈ ਅਤੀਤ ਨੂੰ ਮਾਨਤਾ ਦੇਣ ਅਤੇ ਇਹ ਦੁਹਰਾਉਣ ਦਾ ਪ੍ਰਭਾਵਸ਼ਾਲੀ ਤਰੀਕਾ ਹੈ ਕਿ ਅਸੀਂ ਬ੍ਰੈਂਪਟਨ ਦੇ ਬਲੈਕ ਭਾਈਚਾਰੇ ਦੇ ਨਾਲ ਖੜ੍ਹੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਦੇ ਇਤਿਹਾਸ ਵਿੱਚ ਸਿਟੀ ਕਾਉਂਸਿਲ ਲਈ ਚੁਣੀ ਗਈ, ਪਹਿਲੀ ਬਲੈਕ ਮਹਿਲਾ ਦੇ ਤੌਰ ਤੇ, ਮੈਨੂੰ ਸਾਲ 2019 ਦੇ ਅਕਤੂਬਰ ਵਿੱਚ ਇਮੈਂਸੀਪੇਸ਼ਨ ਨੂੰ ਇੱਕ ਪਛਾਣ ਬਣਾਉਣ ਵਾਸਤੇ ਪ੍ਰਸਤਾਵ ਪੇਸ਼ ਕਰਨ ਤੇ ਮਾਣ ਹੈ। ਜਿਹਨਾਂ ਹਾਲੀਆ ਘਟਨਾਵਾਂ ਨੇ ਐਂਟੀ-ਬਲੈਕ ਨਸਲਵਾਦ ਬਾਰੇ ਸਾਡੀ ਸਮਝ ਨੂੰ ਵਧਾਇਆ ਹੈ, ਇਹਨਾਂ ਦਾ ਅਨੁਮਾਨ ਪਹਿਲਾਂ ਨਹੀਂ ਲਗਾਇਆ ਜਾ ਸਕਦਾ ਸੀ, ਜਦੋਂ ਮੈਂ ਇਹ ਪਹਿਲਕਦਮੀ ਪੇਸ਼ ਕੀਤੀ ਸੀ। ਹਾਲਾਂਕਿ, ਮੈਨੂੰ ਇਹ ਕਹਿੰਦੇ ਹੋਏ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਬ੍ਰੈਂਪਟਨ, ਇਮੈਂਸੀਪੇਸ਼ਨ ਪਾਰਕ ਲਈ ਘਰ ਹੈ। ਜਿੱਥੋਂ ਤੱਕ ਮੈਨੂੰ ਪਤਾ ਹੈ, ਇਹ ਕੈਨੇਡਾ ਵਿੱਚ ਪਹਿਲਾ ਇਮੈਂਸੀਪੇਸ਼ਨ ਪਾਰਕ ਹੈ। ਮੈਂ ਹੋਰ ਪਹਿਲਕਦਮੀਆਂ ਦੇਖਣ ਲਈ ਉਤਸ਼ਾਹਿਤ ਹਾਂ, ਜੋ ਐਂਟੀ-ਬਲੈਕ ਨਸਲਵਾਦ ਦੀਆਂ ਜੜ੍ਹਾਂ ਬਾਰੇ, ਸਾਡੀ ਇਤਿਹਾਸਕ ਸਮਝ ਨੂੰ ਵਧਾਉਣ, ਕਿਉਂਕਿ ਅਸੀਂ ਉਹਨਾਂ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਕਰਦੇ ਹਾਂ, ਜੋ ਮਨੁੱਖੀ ਸਮਰੱਥਾ ਨੂੰ ਨਿਯੰਤਰਿਤ ਕਰਦੀਆਂ ਹਨ।”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8

“ਪਿਛਲੇ ਮਹੀਨੇ, ਸਿਟੀ ਕਾਉਂਸਿਲ ਨੇ ਬਲੈਕ ਅਫਰੀਕੀ ਅਤੇ ਕੈਰੇਬੀਅਨ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸ਼ਕਤੀਕਰਨ ਅਤੇ ਐਂਟੀ-ਬਲੈਕ ਨਸਲਵਾਦ ਇਕਾਈ ਬਣਾਉਣ ਲਈ ਮਨਜ਼ੂਰੀ ਦਿੱਤੀ ਸੀ, ਤਾਂ ਜੋ ਇਹ ਬ੍ਰੈਂਪਟਨ ਦੇ ਬਲੈਕ ਭਾਈਚਾਰੇ ਨਾਲ ਜੁੜ ਕੇ, ਉਹਨਾਂ ਦੀ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸਥਿਤੀ ਨੂੰ ਉੱਚਾ ਚੁੱਕ ਸਕੇ। ਹੁਣ, ਸਿਰਫ਼ ਇੱਕ ਮਹੀਨੇ ਦੇ ਬਾਅਦ ਹੀ, ਅਸੀਂ ਸਾਡੇ ਇਤਿਹਾਸ ਦੇ ਇਸ ਮਹੱਤਵਪੂਰਣ ਹਿੱਸੇ ਨੂੰ ਉਜਾਗਰ ਕਰਨ ਲਈ ਇੱਕ ਭਾਈਚਾਰਕ ਪਾਰਕ ਦਾ ਨਾਮ ਬਦਲ ਰਹੇ ਹਾਂ। ਅੱਗੇ ਵਧਦੇ ਹੋਏ, ਅਸੀਂ ਬਲੈਕ ਭਾਈਚਾਰੇ ਦੀਆਂ ਲੋੜਾਂ ਤੇ ਧਿਆਨ ਦੇਣ ਲਈ, ਉਹਨਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ।”

- ਪੈਟ ਫੋਰਟਿਨੀ (Pat Fortini), ਰੀਜਨਲ ਕਾਉਂਸਲਰ, ਵਾਰਡਸ 7 ਅਤੇ 8

“ਇਮੈਂਸੀਪੇਸ਼ਨ ਦਾ ਸਨਮਾਨ ਕਰਨਾ ਅਤੇ ਬ੍ਰੈਂਪਟਨ ਦੇ ਇੱਕ ਹਿੱਸੇ ਨੂੰ, ਇਮੈਂਸੀਪੇਸ਼ਨ ਦਾ ਨਾਮ ਦੇਣਾ, ਬ੍ਰੈਂਪਟਨ ਲਈ ਅੱਗੇ ਵਧਣ ਦੇ ਵੱਡੇ ਕਦਮ ਹਨ। ਲੋਕਾਂ ਲਈ ਇਤਿਹਾਸ ਨੂੰ ਜਾਣਨਾ ਅਤੇ ਇਹ ਸਮਝਣਾ ਮਹੱਤਵਪੂਰਣ ਹੈ ਕਿ ਕੈਨੇਡਾ ਵਿੱਚ ਦਾਸ-ਪ੍ਰਥਾ ਮੌਜੂਦ ਸੀ। ਪਾਰਕ ਦਾ ਨਾਮ ਬਦਲਣ ਜਿਹੀਆਂ ਕਾਰਵਾਈਆਂ, ਮੈਨੂੰ ਪੂਰਾ ਯਕੀਨ ਕਰਾਉਂਦੀਆਂ ਹਨ ਕਿ ਅਸੀਂ ਬ੍ਰੈਂਪਟਨ ਵਿੱਚ ਬਹੁਤ ਜ਼ਿਆਦਾ ਤਰੱਕੀ ਕਰਾਂਗੇ।”

- ਗਵਿਨੇਥ ਚੈਪਮੈਨ (Gwyneth Chapman), ਸੀਨੀਅਰ ਐਡਵਾਈਜਰ, ਇਕੋਨੋਮਿਕ ਐਂਪਾਵਰਮੈਂਟ ਐਂਡ ਐਂਟੀ-ਬਲੈਕ ਰੇਸਿਜ਼ਮ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/brampton), [Facebook](https://www.facebook.com/brampton), ਅਤੇ [Instagram](https://www.instagram.com/brampton) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca